

ਆਂ ਨੈ ਸੰਥਾ ਪੜੀ ਹੈ ॥

(੧੫) ਏਹ ਗ੍ਰੰਥਸਾਹਿਬ ਦੀ ਪੁਰਾਤਨੀ ਹੋਨ ਆਰ ਮਲਵਈ ਬੁਗੇ ਵਿਦੇਹੀ ਵਿਟਾਜਮਾਨ ਹਨ

(੨੬) ਏਹ ਗ੍ਰੰਥਵਾਇਥਾਈ ਜੇ ਰ ਸਿੰਘ ਜੀ ਵੱਡੇ ਬੁਗੀਏ ਸਿੰਘ ਦਾ ਨਵੀ ਨ ਲਿਖਤ ਪੱਤਰੇ ਸਤਰਾਂ ਸਭ ਅੱਛੇ ਸ੍ਰੀਦਰ ਹਨ ॥

(੨੭) ਇਹ ਗ੍ਰੰਥਸਾਹਿਬ ਜੀ ਵੀ ਮੰਨੀ ਅੰਤਰਜਾਮੀ ਸੰਤ ਵੀਧਰਮਜਾਲ ਮੌਜੂਦਾ ਸਨ ਪਛ ਬਿਟਾਜਮਾਨ ਹਨ, ਆਵ ਬਹੁਤ ਪਰਾਚੀਨ ਹਨ ॥

(੨੮) ਵੀਵਾਨ ਬੂਟਾਸਿੰਘ ਜੀ ਦੇ ਗ੍ਰੰਥਕਾਥ ਪੰਜਾਬ ਨਾਮੇ ਫਾਲੇ ਖਾਨੇਦੇ ਛੱਪੇ ਹੋਏ ਹਨ, ਗੁਰਦਵਾਰੇ ਦਰਸਨੀ ਛਉਫ਼ੀ ਗੁਰੂਕਾ ਬਜਾਰ ਮੈ ਬਿਟਾਜਦੇਹ ਨ, ਆਕਾਰ ਪੂਰਾ ਸਛੇ ੧੨੧੪ ਹਨ, ਜੋ ਅੱਛੇ ਸੁੱਧ ਹਨ,

(੨੯) ਛਾਪਾ ਸਧਾਰਨਕੋਟ ਕਾ ਆਕਾਰ ਛੋਟਾ ਜਨਮਸਾਥੀ ਦੀ ਧੋਥੀ ਵਰਣਾ ਸੋਧ ਕਹੁਤ ਹੈ ਮਹਿਤ ਗੁਰਦਿਤ ਮਿੰਧ ਜੀ ਦੇ ਡੇਰੇ ਬਿਟਾਜਦੇ ਹਨ ,

(੩੦) ਛਾਪਾ ਜੀਵ ਅਕਾਰ ਪੂਰਾ ਅੰਖਰ ਸ੍ਰੀਦਰ ਮੋਟੇ ਆਰ ਸੋਧਾਈ ਰੰਗੀ ਤਤ੍ਤਵਾਂ ਹੋਣੀ ਹੈ, ਕਹਿਦੇ ਹਨ ਕਿ ਮਹਾਂਜਾ ਨੈ ੧੧ ਗ੍ਰੰਥਸਾਹਿਬ ਜੀ ਦਾ ਪ੍ਰਕਾਸ ਕਹਕੇ ੧੧ ਸੋਧਕਾਂ ਤੇ ਸੁੱਧ ਕਰਵਾਇਆ ਸੀ, ਸੋ ਹੋਰ ਬਹੁਤਾਂ ਨਾਲੋਂ ਸੁੱਧ ਹੈ ਏਹ ਪਹੌੜੀ ਢੰਟ ਮਾਹਿਬ ਕੋਸਲ ਰਿਆਸਤ ਜੀਵ ਤੇ ਆਏ ਸੇ ਸਛੇ ੨੦੬੮ ਹਨ ਆਰ ਗਾਮਫੋਰਕ ਕਵਿਤ ਇਸਵਿਚਹੈਨਹੀ॥

(੩੧) ਛਾਪਾ ਆਮਰਿਤ ਸਰ ਜੀਕਾ ਕਾਗਜ ਆਂਟ ਅਖਰ ਮੋਟੇ ਸ੍ਰੀਟਾਂ ਆਕਾਰ ਪੂਰਾ ਸਛੇ ੧੪੭੮ ਸੋਧ ਬਹੁਤ ਪੰਡਤ ਭਗਵਾਨ ਸਿੰਘ ਜਾਂ ਦਾ ਕਿਰੇ ਪੰਥਵਿਚ ਸੋਠ ਮਰਾਉਣ ਦਾ ਕਾਰਨ ਇਹੋ ਗਰੰਥਸਾਹਿਬ ਜੀ ਦਾ ਛਾਪਾ ਹੈ, ਪੰਡਤ ਜੀ ਲਿਖਦੇ ਹਨ, ਕਿ ਇਸਦੇ ਸੋਧਕ ਨੈ ਕਈ ਤੁਕਾਂ ਮਨਯੁਤ ਕੇ ਸੁੱਧ ਕੀਤੀਆਂ ਹਨ ਏਹ ਗੁਰਦਵਾਰਾ ਦਾਹਲੀ ਸਾਹਬ ਅਰ ਸੰਤ ਭਾਈ ਸਾਮ ਸਿੰਘ ਜੀ ਅਵ ਭਾਈ ਨਰੈਣ ਸਿੰਘ ਜੀ ਮਾਸਟਰ ਹੈਂ। ਬੀ ਸਕੂਲ ਇਨ੍ਹਾਂ ਵਿੰਨਾਂ ਬਾਵਾਂ ਤੋਂ ਆਏ ਸੇ ॥

(੩੨) ਛਾਪਾ ਵਾਇਪ ਆਕਾਰ ਮੜਲਾ ਗਛੇ ੧੪੧੧ ਅਖਰ ਸ੍ਰੀਦਰ ਵਿਚਲੇ ਮੇਲ ਦ ਟੈਪ ਸੁਧਾਈ ਸਾਧਾਰਨ ਸਰਦਾਰ ਸੁੰਦਰ ਸਿੰਘ ਸਾਹਿਬ ਰਈਸ

ਮੱਜੀਠਾ ਸੇ ਗਾਏ ਸੇ .

ਏਨਾਂ ਗ੍ਰੰਥਸਾਹਿਬਾਂ ਦਾ ਨਿੱਤ ਪ੍ਰਕਾਸ਼ ਹੁੰਦਾ ਅਰ ਧੂਪਦੀਪ ਪੁਸ਼ਟੇਮਾਲਾ
ਆਦਿ ਪ੍ਰੰਜਨ ਕਰਕੇ ਪਾਠ ਛਾਪਾ ਜੀਂਦ ਪਰ ਕਰਦੇ ਗਾਰਸਭ ਸੋਧਵ ਦੇਖਦੇ
ਆਂਦੇ ਸੇ । ਜਿਨਾਂਦਾ ਪਾਠ ਨਾ ਮਿਲੇ ਉਹ ਬਾਂਹ ਖੜ੍ਹੀ ਕਰਦਿੰਦੇ ਸੇ ਅਰ ਉਹ
ਪਾਠ ਇਕ ਪੜ੍ਹੇ ਪਰ ਲਿਖਿਆ ਜਾਂਦਾ ਸੀ ॥

ਸੋਧਕ ਕੇਹੋ ਜੇਹੇ ਅਰ ਕੌਣ ਕੌਣ ਭੁਖੇ ਰਾਏ

ਸ੍ਰੀ ਅੰਮ੍ਰਿਤਸਰ ਜੀ ਦੇ ਬੜੇ ਬੜੇ ਮੁਖੀ ਗਿਆਨੀ ਵਿਦ੍ਵਾਨਾਂ ਦੇ ਕੇਤੇ
ਗਾਰ ਘਰਾਂ ਵਿਖੇ ਜਾ ਜਾ ਕੇ ਬੇਨਤੀ ਕੀਤੀ ਗਈ, ਕਿ ਆਪ ਦਸਮਾਂਬ-
ਸਾਹਿਬ ਜੀ ਦੀ ਸੁਧਾਈ, ਗੁਰੂ ਜੀਦੀ ਸੇਵਾ, ਅਰ ਪੰਚ ਦਾ ਉਪਕਾਰ, ਗਾਰ
ਆਪਣੇ ਜਨਮ ਦਾ ਉਧਾਰ, ਅਰਮੁਖ ਧਰਮ (ਛਰਾਇਜ਼) ਜਾਣਕੇ ਕਰੋ, ਤੋਂ
ਸਭਨਾਂ ਮਹਾਤਮਾ ਨੈ ਦਰਸਨ ਆਣ ਦਿਤਾ, ਪਰ ਜਿਨਾਂ ਦੇ ਮਨ ਵਿਚ ਕੁਛ
ਧ੍ਰੂਮ ਦੀ ਅੰਸ ਸ੍ਰੀ ਸੋਭੁਫਤਸਾਹ ਕਰਦੇ ਰਹੇ ਅਰ ਉਨ੍ਹਾਂ ਵੀ ਨਾਅ ਏਹ ਹਨ ॥

(੧) ਭਾਈ ਮੰਨਾਸੰਘ ਜੀ ਹਕੀਮ ਪਾਠ ਸਪਸ੍ਤ ਅਰ ਸੁੱਧ ਕਰਦੇ ਹਨ,
ਅਰ ਜੇ ਕੋਈ ਪਾਠਕ ਗਾਸੁੱਧ ਪੜ੍ਹੇ ਤਾਂ ਦੂਰ ਬੇਠੇ ਕੰਠਾਗ੍ਰ ਤੇ ਦੂਜੇ ਨੂੰ ਦੱਸਕਦੇ
ਹਨ ਅਤ ਅੰਗ੍ਰੇਜ਼ੀ ਢੱਡੇ ਸੀਂਗੁਰ ਮੁਖੀ ਦੇ ਵਨਾਕਰਨ, ਕੋਮ, ਕਲਿਓ, ਆਦਿ ਸੇ
ਗਾਜਾਤ ਗੋਯਹਨ ਗਾਰ ਇਨ੍ਹਾਂ ਦੀ ਭੁਜੀਜਾ ਸ੍ਰੀਤੋਖਸਿੰਘ ਮਿਡਲਪਾਸ ਹੈ ਇਹ ਵਾਰੋ
ਵਾਰੀ ਕੰਮ ਕਰਦੇ ਕਹੇ. ਹਨ, ਪਰ ਨਾਜ਼ਰੀ ਇਨਾਂ ਦੀ ਬਹੁਤ ਹੀ ਘੱਟ ਰਹੀ ਹੈ ।

(੨) ਭਾਈ ਨਰੈਣਸਿੰਘ ਜੀ ਮਾਸਟਰ ਗਵਰਨਮੰਟ ਸਕਲ ਮੈ
ਝਾਰੀਸੀ ਦੇ ਉਸਤੁਂਦੁਕੁ, ਅੰਧੁਕੁਹਿਤੁ ਮ੍ਰਧਾਦਾ ਮੈ ਪੂਰੇ, ਕਾਨੂੰਨ, ਅਤੇ ਅਨੇਕ
ਝੰਦਗੀਨਾਮੇ ਦੀ ਟੀਕਾ ਇਨਾਂ ਦੀ ਛਾਪੀ ਹੋਈ ਸਾਰੇ ਪ੍ਰਸਿੱਧ ਹੈ, ਹਾਜ਼ਰੀ ਇਨਾਂ
ਦੀ ਬੀ ਨੌਕਰੀ ਦੇ ਕਾਰਨ ਬਹੁਤ ਹੀ ਘੱਟ ਰਹੀ ਹੈ ॥

(੩) ਭਾਈ ਠਾਕਰਸਿੰਘ ਜੀ ਮੁਨਸੀ ਦਫ਼ਤਰ ਮਜ਼ਨੁਸਾਫਿਲ ਕਮੈਟੀ
ਜਾਤੀ ਦੇ ਬਾਹਮਣ ਹਸਮੁਖ ਅਰ ਸਰਲ ਸੁਭਾਵ ਫਾਰਸੀ ਗੁਰਮੁਖੀ ਪਿੰਗਲ
ਕਾਵਜ ਵਿਦਜਾ ਵਿਚ ਕਵੀ ਗਾਰ ਰਾਗ ਵਿਦਜਾ ਵਿਚ ਬੀ ਨਿਪੁਣ ਹਨ,

ਜਿਨਾਂ ਦੇ ਹਨੂਮਾਨ ਨਾਟਕ ਕਿਠਾਗੁਹੈ, ਅਰ ਹਾਜਰੀ ਇਨਾਂ ਨੈ ਅੰਤ ਤਕ
ਪੂਰੀ ਨਿਬਾਹੀ ਹੈ ॥

(੪) ਭਾਈ ਹਜੂਰ ਸਿੰਘ ਜੀ ਰਾਗੀ ਸ੍ਰੀ ਦਰਬਾਰ ਸਹਿਬ ਜੀ ਦੇ ਗਾਰ
ਸੰਗਤ ਲੱਕੜ ਮੰਡੀ ਦੇ ਸਿਕਤਰ ਇਨਾਂ ਨੈ ਗੁਰੂ ਵਾਣੀ ਦਾ ਸੰਗ੍ਰਹ ਕਰਕੇ ਟੱਕ
ਗੁਰਕਾ-ਛਪਵਾਯਾ ਹੋਯਾ ਹੈ ਜਿਸਵਿਚ ਜਨਮ ਵਿਆਹ ਆਦ ਸਭ ਸਮੈ ਸਮੈ ਦੇ
ਸਬਦ ਵਖੋ ਵਖ ਲਿਖੇ ਹਨ ਜੋ ਗੁਰਨਿੱਖਾਂ ਨੂੰ ਬੜੀ ਸਹਾਇਤਾ ਵਿੰਦੇ ਹਨ
ਹਾਜਰੀ ਵਿਚ ਇਨਾਂ ਦੀ ਬੀ ਸਹਾਇਤਾ ਮਿਲਦੀ ਲੱਖੀ ॥

(੫) ਧਰਮਸਿੰਘ ਜੀ ਮੈਥਰ ਖਾਲਸਾ ਸੁੱਤ੍ਰ ਸੁਗਛ ਸੁਭਾ ਅੰਮ੍ਰਿਤਸਰਜੀ
ਕਿਰਤੀ ਸਿਖ ਗੁਰਮੁਖੀ ਸੁਭਾਵ ਚੌਕੀ ਚੜ੍ਹਦੇ ਛਬੀਲ ਦੀ ਸੇਵਾ ਆਦ ਧਰਮ-
ਕਾਰਜ ਕਰਦੇ ਰਹਿੰਦੇ ਹਨ ਇਨਾਂ ਨੈ ਅੰਤੇਕ ਬੜੇ ਪ੍ਰੇਮ ਨਾਲ ਸੇਵ
ਨਿਬਾਹੀ ਹੈ ॥

(੬) ਭਾਈ ਸੜਕਿਸ਼ੀ ਜੀ ਸੀਮਾਨ ਗਯਾਨ ਸਿੰਘ ਜੀ ਸਰਬਤ੍ਰ ਪ੍ਰਮਿਧ
ਗਯਾਨ ਦੇ ਪੁਤ੍ਰ ਐਮ-ਬੀ ਸੜਕਿਸ਼ੀ ਗੁਰਮੁਖੀ ਦੇ ਉਸਤਾਦ ਅਤੇ ਜੈਦਰ
ਸੁਰੀਲੇ ਪਾਠਕ ਹਨ, ਵਿਚ ਤਿੰਨ ਮਹੀਨੇ ਲੋਕ ਬੀਮਾਰ ਰਹੇ ਇਸਲਈ ਹਾਜਰੀ
ਲਗ ਭਗ ਤਿੰਨ ਮਹੀਨੇ ਹੈ ॥

(੭) ਭਾਈ ਦਰਬਾਰੀ ਸਿੰਘ ਜੀ ਕਿਥੋਂ ਸ ਤਕ ਅੰਗ੍ਰੇਜ਼ੀ ਫਾਰਸੀ
ਪਠਤ ਅਰ ਗੁਰਮੁਖਾਂ ਮਾਰਕ ਹਨ ਗਯਾਨੀ ਤਕ ਕਿਮ ਕਰਕੇ ਸਾਰਣੀ
ਫਿਕਰ ਪਾਏ ਹੋਏ ਸ੍ਰੀ ਅੰਮ੍ਰਿਤਸਰ ਜੀ ਦੇ ਮੁਖੀ ਗਯਾਨੀ ਗਯਾਨ ਸਿੰਘ ਜੀ ਦੇ
ਧੋਤ੍ਰੇ ਹਨ, ਹਾਜਰੀ ਲਗ ਭਗ ਅੱਧ ਦੇ ਹੈ ॥

(੮) ਜੈਦਰਯਾਲ ਸਿੰਘ ਜੀ ਮਿਡਲਪਾਸ ਐਮ, ਬੀ ਬੁਚ ਸਕੂਲ ਮੈਂ
ਉਸਤਾਦ ਅਰ ਗੁਰਬਾਣੀ ਦੇ ਧਰਮ ਪ੍ਰੇਮੀ ਅਰ ਨਾਮ ਦੇ ਰਸੀਏ ਬੜੇ ਗੁਰਮੁਖ
ਲੋਕ ਹਨ, ਹਾਜਰੀ ਸੇਵਾ ਅੰਤ ਪ੍ਰਯੰਤ ਇਨਾਂ ਨੈ ਨਿਬਾਹੀ ਹੈ ॥

(੯) ਗੁਰਦਯਾਲ ਸਿੰਘ ਜੀ ਕੁਝ ਰਾਂਵਾਲੇ ਨਗਰ ਦੇ ਨਿਵਾਸੀ ਕਿਰਤੀ
ਅਤੇ ਬੜੇ ਗੁਰਮੁਖ ਲੋਕ ਹਨ, ਇਨਾਂ ਨੈ ਮਨ ਦੇ ਪ੍ਰੇਮ ਨਾਲ ਸੇਵਾ ਸੰਪੂਰਨ
ਕੀਤੀ ॥

(੧੦) ਕਿਸਨਸਿੰਘ ਜੀ ਰਾਮਸਿੰਘ ਜੀ ਕਿਤਤੀ ਸਿੱਖ ਚਾਵਲਾਂ ਦੀ
ਟੁਕੁਨ ਕਰਦੇ ਹਨ ਸਤਸਿੰਗਤ ਸਭਾ ਦੇ ਮੈਂਬਰ ਬੜੇ ਪ੍ਰੇਮੀ ਹਨ, ਇਨ੍ਹਾਂ ਬੀ
ਮਨ ਦੇ ਪ੍ਰੇਮ ਨਾਲ ਸੇਵਾ ਸੰਪੂਰਨ ਕੀਤੀ ॥

(੧੧) ਨਰੈਨਦਿੰਘ ਜੀ ਸਿਕਤ੍ਰ ਖਾਲਸਾ ਸਤਿ ਸੰਗਤ ਸਭਾ ਕਿਰਤੀ
ਸਿੱਖ, ਠਾਕਰਸਿੰਘ ਜੀ ਚਾਵਲਾਂਵਾਲੇ ਮੈਂਬਰ ਸਤਸਿੰਗਤ ਸਭਾ, ਪ੍ਰਤਾਪਸਿੰਘ
ਜੀ ਇੰਡੈਨਸ ਪਾਸ ਅਰ ਸਿਕੱਤਰ ਖਾਲਸਾ ਵਿਦਯਾਰਥੀ ਸਭਾ ਦੇ, ਭਗਵਾਨ
ਸਿੰਘ ਜੀ ਸਿਕਤਰ ਸੰਗਤ ਚੌਰਸਤੀ ਅਟਾਰੀ, ਹਰਨਾਮਸਿੰਘ ਜੀ ਮੈਂਬਰ
ਵਿਦਯਾਰਥੀ ਸਭਾ, ਹਰਨਾਮਸਿੰਘ.ਜੀ ਕਲੁਰਕ ਕਿਲਾ ਗੋਬਿੰਦਗਢ, ਬੂੜਸਿੰਘ
ਜੀ ਸਿਕੱਤਰ ਸੰਗਤ ਕਟੜਾ ਕਨੋਂਝਾਂ, ਟੇਕਸਿੰਘ ਜੀ ਸਿਕੱਤਰ ਸੰਗਤ ਦੌਕ
ਬਾਬਾਸਾਹਿਬ, ਰਾਮਸਿੰਘ ਜੀ ਅਤਾਰ, ਮੇਖਣਸਿੰਘ ਜੀ ਹਲਵਾਈ, ਗੁਰਦਿੱਤ
ਸਿੰਘ ਜੀ ਖੂਹਵਾਲੇ, ਘਨਯਸਿੰਘ.ਤੇਜਸਿੰਘ ਜੀ ਇਤਯਾਦਿ ਹੋਰ ਕਈ ਧ੍ਰੇਮੀ
ਵਾਰੀ ਵਾਰੀ ਸੁਧਾਈ ਦੇ ਕੰਮ ਵਿਚ ਮੈਤ ਤਕ ਸਹਾਇਕ ਰਹੇ ॥

ਜਿਨ੍ਹਾਂ ਸੋਧਕਾਂ ਦੀ ਤਿਲ ਫੁਲ ਮਾਤ੍ਰ ਸੇਵਾ ਹੁੰਦੀ ਰਹੀ ਉਨ੍ਹਾਂ ਦੇ ਨਾਮ ਏਹ ਹਨ

(੧) ਭਾਈ ਬਿਸਨਸਿੰਘ ਜੀ।ਪੁਜਾਰੀ ਗੁਰਦ੍ਵਾਰਾ ਲੋਹਗੜ ਸਾਹਿਬ
ਪਿੰਗਲ ਪ੍ਰਸਤਾਰ ਅਰ ਕਾਵਜੇ ਵੇਤਾ ਕਵੀ ਅਰ ਬੜੇ ਗੁਣੀ ਅਰ ਬੜੇ ਸੁਦਰ
ਲਿਖਾਰੀ ਹਨ ਇਨ੍ਹਾਂ ਦੀ ਉਮਰ ਬਹੁਤ ਬਿ੍ਧ ਪਰੰਤੂ ਨਿੱਤ ਧ੍ਰੇਮ ਨਾਲ ਸੇਵ
ਕਰਦੇ ਰਹੇ ਅਰ ਇਨ੍ਹਾਂ ਨੈਂ ਦਸਮ ਗ੍ਰੰਥ ਜੀ ਦੇ ਛੀਦਾਂ ਦੇ ਭੇਦ ਬੀ ਪਿੰਗਲ
ਗਨੁਸਾਰ ਰਚੇ ਹਨ ॥

(੨) ਭਾਈ ਸ਼ੇਰ ਸਿੰਘ ਜੀ ਪਾਠਕ ਗਾਰ ਲਿਖਾਰੀ ਗਾਰ ਕੰਡੇ ਬੁਰੇ
ਸਾਹਿਬ ਦੇ ਪੁਜਾਰੀ ਗੁਰਮੁਖ ਲੋਕ ਗਾਰ ਵੰਡ ਖਾਣਵਾਲੇ ਸੰਤਸੇਵੀ ਉਦਾਹ
ਚਿੱਤ ਕਬਾ ਕੀਰਤਨ ਦੇ ਧ੍ਰੇਮੀ ਹਨ, ਇਨ੍ਹਾਂ ਨੈਂ ਬੀ ਸੇਵਾ ਸੁਧਾਈ ਦੀ ਅੰਤ ਤੱਕ
ਨਿਵਾਹੀ ॥

(੩) ਸੂਰਤ ਸਿੰਘ ਜੀ ਇਹਿਗਮ ਪੱਠੋਹਾਰੀਏ ਸਿੱਖ ਚੌਕੀਦੜਨ ਵਾਰ

ਇਨ੍ਹਿਨ ਮਹੀਨੇ ਤਕ ਏਹ ਈਥੀ ਸੋਧਾਈ ਕਰਦੇ ਰਹੇ ॥

(੪) ਛਾਣੀ ਪੁਲਾਤਾਨਾਸਿੰਘ ਜੀ ਦੁਖਤ ਸਾਹਿਬਜੀ ਉੱਤੇ ਸਗਤਰਾਂ ਦੇ ਪੁਜਾਰੀ ਅਤ ਆਗਜਾਵੀ ਅਤ ਦਰਸਨੀਕ ਹਨ, ਪਹਿਲੇ ਦੁਟੇ ਇਨ੍ਹਾਂ ਨੂੰ ਯੀ ਪ੍ਰੇਮ ਨਾਲ ਸੇਵਾ ਕੋਧਾਈ ਦੀ ਕੀਤੀ ॥

(੫) ਤਾਠਾਸਿੰਘ ਜੀ ਨਿਹੰਗਨਿੰਘ ਸਰਦਾਰੁਣਪ੍ਰਸਿੰਘ ਸਾਹਿਬ ਰਣੀਜ ਕਹਾਂਦਿਚ ਦੇ ਗ੍ਰੰਦੀ ਹਨ, ਇਨ੍ਹਾਂ ਨੈ ਬੀ ਕੁਛ ਦਿਨ ਸੋਧਾਈ ਕੀਤੀ

(੬) ਹਜ਼ਾਰਾਸਿੰਘ ਜੀ ਨਿਹੰਗਨਿੰਘ ਜਿਲੇ ਕੁਜ਼ੜਾਂਵਾਲੇ ਦੇ ਦਿਨਾਂ ਨੈ ਜੇਵਾ ਅੰਦ ਤਦ ਨਿਧਾਰੀ ॥

(੭) ਸਹਮੁਪਸਿੰਘ ਜੀ ਧਰਲੀਵਾਲੇ ਗਾਡਕੀ ਸੁਭਾਵ ਪ੍ਰਹਾਡਮਾਂ ਸੰਚਾਈ ਆਸਾਸਿੰਘ ਜੀ ਦੀ ਅੰਸ ਅਤ ਪਾਠਕ ਹਨ, ਸੋਧਾਈ ਦੀ ਸੇਵਾ ਕਰਦੇ ਹਨ ॥

(੮) ਕਿਸਨਕਿਵਰ ਜੀ ਪਾਠਕ ਆਰ ਧਰਮਸਾਲੀਏ ਰਾਕਾ ਰਾਹਸਿੰਘ ਜੀ ਭੁਲੇ ਸਾਹਿਬ ਕੇ ਈ ਸੋਧਾਈ ਵਿਖੇ ਸੋਧਕ ਰਹੇ ॥

(੯) ਕਰਮਨਿੰਘ ਜੀ ਜਿਲੇ ਹਾਹਪੁਰ ਵਾਸੀ ਸਾਹਿਬਜਾਹ ਦੇ, ਭਾਈ ਹਾਰਤਾਸਿੰਘ ਜੀ ਨੇ ਕਰਦਾਹ ਦੁਖਤ ਆਕਾਲਵੀਲਾ ਸਾਹਿਬ ਕਾ ਮਾਮੂਲੀਏ ਪ੍ਰਿਤਤਕ ਸੋਧਕ ਬਣੇ ਰਹੇ ॥

(੧੦) ਉਦਾਨੀ ਸੇਤ ਗੋਪਲਦਾਸ ਸਿੰਘੀ ਵੱਨੋਂ ਸ਼੍ਰੀ ਗ੍ਰੰਥਸਾਹਿਬ ਜੀ ਅੰਦ ਬਾਣੀ ਛਾਈ ਗੁਹਦਾਸਜੀ ਛਾਈ ਨੰਦਲਾਲ ਜੀ ਅੰਦ ਗੁਰ ਬਿਲਾਸ ਪੂਰਜ ਪ੍ਰਚਾਰ ਗਾਵ ਗ੍ਰੰਥ ਪਛੇ ਹੋਏ ਪ੍ਰੇਮ ਭਰੇ ਕੇਨਾਗਾ ਸੋਧਾਈ ਕਰਦੇ ਰਹੇ ॥

(੧੧) ਛਗਵਾਨਸਿੰਘ ਜੀ ਮੰਧੀ ਪ੍ਰੇਮ ਦੀ ਮੁਰਚ ਮਾਪਦ ਦੇ ਅਹੀਨੇ ਛਤ ਸੋਧਾਈ ਕਰਕੇ ਗੁਝੂ ਕੇ ਚਰਨਾਂ ਵਿਚ ਜਾ ਵਸੇ ॥

(੧੨) ਗਾਮੀਰਸਿੰਘ ਜੀ ਮਹੀਤ ਲਿਲੈ ਸਾਹਿਬਪੁਰਾਣੀ ਫਿਰੂਕੇ ਦੇ ਹਨ, ਲੋਲਾਚੀ ਹਨ ਆਰ ਪਾਠਕ ਚੰਨ ਅਤ ਗਾਂਤਕੀ ਸੇਵੇਖੀ ਕੇ ਪ੍ਰਾਂ ਕੇਮ ਪ੍ਰਾਂ ਹੀਦੇ ਤਕ ਸੋਧਕ ਹਨ ॥

(੧੩) ਹਰਨਾਨਾਸਿੰਘ ਜੀ ਹਿਰਦਾਰੀ ਕਾਨੂੰ ਰਮੀਰ ਮਪਰ ਪਟਾਇਸ਼

ਦੀ ਸੜ੍ਹਲ ਦੇ ਛੋਟੀ ਆਵਸਥਾ ਵਿਚ ਅਜਿਹੀ ਚੜ੍ਹਰਾਈ ਨਾਲ (ਗਾਲਡੀ) ਭੁੱਕ ਫੜਦੇ ਸੇ ਜੋ ਹੋਰ ਸਭ ਸੋਧਕ ਹੈਰਾਨ ਹੁੰਦੇ ਸੇ ਇਹਥੀ ਅੰਤਤਕ ਸੇਵਾ ਸੋਧ ਵੀ ਕਰਦੇ ਰਹੇ ॥

(੧੪) ਨਥਾਸਿੰਘ ਜੀ ਬਾਂਕੇ ਅਡ ਇਨ੍ਹਾਂ ਦੇ ਛੋਟੇ ਭਾਈ ਗੁਹਦਿਤਸਿੰਘ ਜੀ ਪੁਜਾਰੀ ਸ੍ਰੀ ਦਰਬਾਰਾਹਿਬ ਜੀ ਦੇ ਸੋਧਾਈ ਵੀ ਪੁਰਨਤਾਈ ਤਕ ਇਨ੍ਹਾਂ ਨੈ ਬੜਾ ਪ੍ਰੇਮ ਗਾਰ ਪ੍ਰੀਤੀ ਵਿਖਾਈ ॥

(੧੫) ਦਰਬਾਰਾਸਿੰਘ ਜੀ ਨਿਹੰਲਾਸਿੰਘ ਬਹੁਤ ਵਿਦਗਾਪਠਤ ਨਹੀਂ ਹਨ, ਤਾਂਕੀ ਇਨ੍ਹਾਂ ਦਾ ਪ੍ਰੇਮ ਅੰਤਤਕ ਨਿਭਿਆ ॥

(੧੬) ਬੁਧਸਿੰਘ ਜੀ ਗੁਰਦੂਰੇ ਰਾਮਸਰ ਸਾਹਿਬ ਦੇ ਟੀਕੀ ਗਾਰ ਸ੍ਰੀ ਦਰਬਾਰਾਹਿਬ ਜੀ ਵਿਖੇ ਹਾਰੀ ਹਨ ਇਨ੍ਹਾਂ ਨੈ ਬੀ ਸੋਧਾਈ ਅੰਦਰ ਸਾਡੇ ਪਹੁੰਚਾਈ ॥

(੧੭) ਮਿਹਰਵਾਨਸਿੰਘ ਜੀ ਸਿਕਾਰਪੁਰੀਏ ਬਿਹੰਗਮ ਪਾਠਕ ਵਾਰ ਹਜ਼ੂਰ ਅਥਚਲਨਜਗਰ ਨਿਵਾਸ ਦੇ ਬੜੇ ਪ੍ਰੇਮੀ ਹਨ, ਏਹ ਬੀ ਸੋਧ ਪੂਰੀ ਹੀਂਦੇ ਤਕ ਹਾਜ਼ਰ ਰਹੇ ॥

(੧੮) ਸੰਤ ਲੰਛਮਨਦਾਸ ਜੀ ਉਦਾਸੀ ਮੰਗਲ ਵਾਲੇ ਅਖਾਣੇ ਦੇ ਨਿਵਾਸੀ ਹਨ, ਜਿਨ੍ਹਾਂ ਚਿਰ ਹੋ ਸਕਿਆਂ ਏਹ ਬੀ ਸੋਧਕ ਬਣੋ ਸੇਵਾ ਕਰਦੇ ਰਹੇ ।

(੧੯) ਤੁਖਤ ਅਕਾਲ ਬੁੰਗੇ ਸਾਹਿਬ ਜੀ ਦੇ ਰਹੁਰਾਸੀਏ ਨਰੈਣਸਿੰਘ ਦੇ ਪੁੜ੍ਹ ਠਾਕਰਸਿੰਘ ਜੀ ਬੀ ਸੋਧਕਾਂ ਵਿਖੇ ਬੇਨਾਗਾ ਹਾਜ਼ਰ ਰਹੇ ॥

(੨੦) ਬਿਹੰਗਮ ਬਿਸਨਸਿੰਘ ਜੀ ਸੁਲਤਾਨਪਿੰਡ ਵਿਖੇ ਧਰਮ-ਸਾਨੀਏ ਹਨ ਇਹ ਬੀ ਨਿਤ ਨਿਰਵਿਘਨ ਸੋਧਕਾਂ ਵਿਖੇ ਸੇਵਾ ਕਰਦੇ ਰਹੇ ॥

(੨੧) ਰਾਮਜੋਕ ਜੀ ਸੰਤੋਜਾਤੀ ਦੇ ਖਾਣੀਏ ਸਤਗੁਰੂ ਦੇ ਗ੍ਰੰਮੀ ਸਿੱਖ ਹਨ ਏਹ ਬੀ ਸੋਧਕਾਂ ਵਿਚ ਬੈਠਕੇ ਕਈ ਦਿਨ ਸੇਵਾ ਕਰਦੇ ਰਹੇ ॥

ਇਨ੍ਹਾਂ ਸੋਧਕਾਂ ਵਿਚ ਭਾਈ ਸੇਰਸਿੰਘ ਜੀ ਭਾਈ ਠਾਕਰਸਿੰਘ ਜੀ ਭਾਈ ਨਰੈਣਸਿੰਘ ਜੀ ਮਾਸਟਰ ਭਾਈ ਧਰਮਸਿੰਘ ਜੀ ਭਾਈ ਜੈਦਯਾਲਸਿੰਘ ਜੀ ਗੁਰਚਿਤਾਸਿੰਘ ਜੀ ਧਾਂਕੇ ਮਹੰਤ ਆਰੀਹਸਿੰਘ ਜੀ ਗਰੰ ਪੰਡਤ ਭਗਵਾਨਸਿੰਘ

ਜੀ ਗਾਪੇ ਆਪਣੇ ਗ੍ਰੰਥ ਸਾਹਿਬ ਜੀ ਸੋਧਦੇ ਬੀ ਰਹੇ। ਹਰਤਾਲ ਕਲਮ
ਦਵਾਤ ਗਭ ਕੁਛ ਮੁਢਤ ਦਿੱਤਾ ਜਾਂਦਾ ਸੀ॥

ਮਿਤੀ ਸਾਵਣ ਦਿਨੇ ਦੇ ਸੰਮਤ ੨੯੮੨ ਸੇ ਅਰੰਭ ਕਰਕੇ ਨਿੱਜ
ਬੇਨਾਗਾ ਪਛਾਣ ਤਕ ਯਾ ੪ ਘੰਟੇ ਸੋਧਾਈ ਨੂੰ ਦੀ ਰਹੀ ॥

ਪ ਧਯਾਇ

(੧) ਮਿਤੀ ਵੀ ਫਗਣ ਨੂੰ ਪਾਠ ਦੀ ਸਮਾਪਤੀ ਦਾ ਇਸ਼ਤਹਾਰ ਪਿਲੇ
ਦਿੱਤਾ ਗਿਆ ਸੀ। ਭਾਈ ਸਾਧੂਸਿੰਘ ਜੀ ਛਿਪਟੀ ਕਨਸਰਵੇਟਰ ਜੋ ਸ੍ਰੀ
ਦਰਬਾਰ ਸਾਹਿਬ ਜੀ ਦੇ ਧੂਪੀਆਂ ਵਿੱਚੋਂ ਗੁਰਮੁਖ ਸਿੱਖ ਅਰਪੰਬ ਦੇ ਸੁਭਇੱਛਕ
ਧਰਮਾਤਮਾ ਉਪਕਾਰੀ ਸਰੀਰਹਨ, ਇਨ੍ਹਾਂ ਦੇ ਖਰਚ ਮੇਂ ਦਰਸਨੀ, ਦਰਵਾਜ਼ਾ
ਸ੍ਰੀ ਦਰਬਾਰ ਸਾਹਿਬ ਜੀ ਦੇ ਅੱਗੇ ਸਭਨਾਂ ਗ੍ਰੰਥ ਸਾਹਿਬਾਂ ਦਾ ਪ੍ਰਕਾਸ਼ ਕਰਕੇ
ਸਟੇ ਸਰਦਾਰ ਅਰਜਨਸਿੰਘ ਜੀ ਸਰਬਰਾਹ ਅਰ ਮੁਖੀ ਮੁਖੀ ਪੁਜਾਰੀ ਸਿੰਘ
ਅਰਸਾਰੇ ਸੋਧਕ ਗ੍ਰੰਥੀ ਸਿੰਘਾਂ ਦਾ ਅਕਸ ਲਿਆ ਗਿਆ। ਇਹ ਮੂਰਤ,
ਗਤਿ ਸ੍ਰੀਦਰ ਬਣੀ ਹੈ। ਜੋ ੧॥) ਕੋ ਸੋਦਾਗਰ ਬਿਸਨਸਿੰਘ ਹਾਲਥਜਾਰ ਸੇ
ਮਿਲ ਸਕਦੀ ਹੈ।

(੨) ੪ ਫਗਣ ਨੂੰ ਦਸਮਗ੍ਰੰਥ ਸਾਹਿਬ ਜੀ ਬੜਾ ਅਕਾਰ ਜਿਸ ਦੀ
ਸਰਦਾਰ ਦੇਸਾਂਸਿੰਘ ਸਾਹਿਬ ਸਰਦਾਰ ਲਹਿਣਸਿੰਘ ਜੀ ਵਲੋਂ ਸੇਵਾ ਹੋਏ
ਗਾਰ ਤਖਤ ਸਾਹਿਬ ਪਰ ਬੜੇ ਅਦਬ ਮੇਂ ਬਿਰਾਜਮਾਨਹਨ, ਇਨ੍ਹਾਂ ਦਾ ਗਾਖੰਡੀ
ਪਾਠ ਵਿਧੀ ਪੂਰਬਕ ਰਖਿਆ ਗਿਆ। ੧੯੮੨ ਪਹਿਰ ਗਾਖੰਡ ਪਾਠ ਹੋਯਾ ਗਾਰ
੧੫ ਪਹਿਰ ਝੜੀ ਬੀ ਗਾਖੰਡ ਛੂਲ ਬਰਸਾਉਂਦੀ ਰਹੀ ॥ ਫਗਣ ਸੰਮਤ
੧੯੮੨ ਐਤਵਾਰ ਪਹਿਰ ਰਾਤ ਰਹਿੰਦੀ ਅਕਾਸ਼ ਨਿਰਮਲ ਹੋ ਗਿਆ। ਆਪਣੇ
ਸਮੇਂ ਪਰ ਦਿਨਪਤੀ ਮਹਾਰਾਜਾਂ ਨੇ ਪ੍ਰਕਾਸ਼ਮਈ ਕਿਰਨਾਂਦਾ ਮੁਕਟ ਪਹਿਨੇ ਦਰਸਨ
ਦੇ ਕੇ ਦੀਵਾਨ ਦੀ ਗਾਂਗਿਆ ਦਿੱਤੀ। ਗਲੀਚੇ ਅਰ ਦਰੀਆਂ ਉਪਰ ਸਫੈਦ
ਚਾਦਰਾਂ ਦਾ ਫਰਸ ਦੂਰ ਤਕ ਵਿਛਾਯਾ ਗਿਆ। ਵਿਚਕਾਰ ਤਖਤ ਸਾਹਿਬ ਪਰ
ਬੜੇ ਬਾਬਾ ਜੀ (ਵਡੇ ਅਕਾਰਵਾਲਾ) ਬਿਰਾਜਮਾਨ, ਸੋਲਾਂ ਗ੍ਰੰਥਾਂ ਸਾਹਿਬਾਂ ਦਾ
ਪ੍ਰਕਾਸ਼ ਸੱਜੇ ਅਰ ੧੯੮੨ ਦਾ ਖਬੇ, ਉਪਰ ਬੜੇ ਬੜੇ ਕੀਮਤੀ ਰੁਮਾਲ ਜਗ-
ਮਗਾਉਂਦੇ ਗਾਰ ਛੂਲਾਂ ਵਿਯਾਂ ਮਾਲਾ ਦੀ ਸੋਭਾ ਸਟੇ ਅਨੂਪ ਛਥ ਪਾ ਰਹੇ ਸੁਨਾਂ।

ਇਕ ਇਕ ਸੋਧਕ ਗੰਬੀ ਤਾਬਿਆ ਬੈਠਾ ਅਰ ਇਕ ਇਕ ਟਹਿਲ ਵਾਲਾ ਹਾਂਦੀ
ਸੇਨੇ ਦੇ ਛੜੀਂ ਵਾਲੇ ਚੌਰ ਤੁਲ ਉਂਦਾ ਖੜਾ ਸੀ (ਪ੍ਰ) ਗਾਗੇ ਸ੍ਰੀ ਦਰਬਾਰ ਸਾਹਿਬ
ਜੀ ਦੇ ਵੱਡੇ ਰਾਹੀਂ ਆਂ ਦੀ ਚੌਕੀ ਇਨ੍ਹਾਂ ਦੇ ਨਾਲ ਖਾਲਸਾ ਸਭ ਸੰਗਤ ਸਭਾਂਦੀ
ਤਨ ਮੰਡਲੀ ਫੇਰ ਭਜਨ ਪੰਤਲੀ ਸੰਗਤ ਲਕੜ ਮੰਡੀ ਦੀ ਫੇਰ ਖਾਲਸਾ
ਭਜਨ ਮੰਡਲੀ ਸੰਗਤ ਚਾਵਲ ਮੰਡੀ ਦੀ ਮਨੋਹਰ ਸੁਰਾਂ ਨਾਲ ਸੈਵਵਾਂ ਦਾ ਉ
ਚਾਰ ਕਰਦੇ ਸੇ।

ਈ ਸਰਦਾਰ ਅਰਜਨ ਸਿੰਘ ਸਾਹਿਬ ਰਈਸ ਚਾਹਲ ਸਰਬਰਾਹ ਸਰਦਾਰ
ਸੁਦਰ ਸਿੰਘ ਸਾਹਿਬ ਰਈਸ ਮਜ਼ੀਠਾ ਆਂਦੀ ਸਰਦਾਰ ਅਰ ਉਦਾਹੀ ਉਥੇ ਸ੍ਰੀ
ਮਹੱਤ ਲਿੰਗ ਨਨ ਦਾਸ ਜੀ ਅਰ ਸੈਵਾ ਪੰਬੀ ਸਾਧੂਆਂ ਦੇ ਸ੍ਰੀ ਮਹੱਤਕਿਰਪਾ ਰਾਂ
ਮਜ਼ ਆਦ ਸਭ ਸੰਤ ਮਹੱਤ ਅਰ ਸ੍ਰੀ ਦਰਬਾਰ ਸਾਹਿਬਜੀ ਦੇ ਅਰ ਸ੍ਰੀ
੨ ਅਮ੍ਰਿਤਸਰ ਜੀਵੇ ਮੁਖੀ ੨ ਗਯਾਨੀ ਅਰ ਸਾਹੁਕਾਰ ਸਿਖ ਸੰਗਤਾਂਦੀਭੀਜ਼
ਸਮਪਾਇ ਬੇਸੁਮਾਰ ਸੀ। ਚਾਰੇ ਲਾਹਮੋਂ ਕੜਾਹ ਪ੍ਰਸਾਦ ਦੇ ਬਾਲ ਅਰ ਫੁਲਾਂ ਦੇ
ਹਾਰ ਲਈ ਸੰਗਤਾਂ ਗਾ ਰਹੀਆਂ ਸਨ ਵਿਚਕਾਰ ਕੜਾਹ ਪ੍ਰਸਾਦ ਦੇ ਬਾਲਾਂ ਦੀ
ਗਾ ਕਤਾਂ ਚਿਟੇ ਰੁਮਾਲਾਂ ਸਣੇ ਪਹਿਨੇ ਹੋਏ ਸੋਭਾ ਦੇ ਰਹੀਆਂ ਸਨ। ਸੰਖਾਂ
ਧੂਨਾਂ ਅਰ ਨਰਮਿੰਗੇ ਅਰ ਅੰਗਰੇਜ਼ੀ ਬਾਜੇ ਸਹਨਾਈਆਂ ਰੀਗਲਾਚਾਰ
ਪ੍ਰਗਟ ਕਰ ਰਹੀਆਂ ਸਨ। ਭੋਗ ਵੇਲੇ ਸਭਨਾਂ ਗਰੰਥ ਸਾਹਿਬਾਂ ਤੇ ਜਾਪਜੀ ਦਾ
ਪਾਠ ਅਰ ਚੌਪਈ (ਹਮਰੀ ਕਰਹੁ ਹਾਥਦੇ ਰਛਾਂ) ਦਾਪਾਠ ਮਿਲਕੇ ਹੋਯਾ ਸਰ
ਦਾਇ ਅਰਜਨ ਸਿੰਘਜੀਵੇ ਹਬੀਬ ਸੰਤੀਰੁਮਾਲ ਅਰ ਸਰਦਾਰ ਸੁਦਰ ਸਿੰਘ ਜੀ ਦੇ
ਹਬੀਬ ਤਿਲਕ ਅਰ ਪੁਸਥ ਚੜਾਏ ਗਏ ਅਰ ਬਸੰਤੀ ਦੁਪਟੇ ਤਖਤ ਸਾਹਿਬਜੀ
ਦੀ ਫੁਲੋਂ ਸਭਨਾਂ ਸੋਧਕਾਂ ਗਰੰਥੀਆਂ ਨੂੰ ਮਿਰੋ ਪਾਸ੍ਤੀ ਬਖਸ਼ੇ ਗਏ। ਇਸ ਵੇਲੇ
ਵੇਲੇ ਵਾਨ ਦੀ ਛਥ ਅਕਬਨੀਯ ਅਰ ਅਨੂਪ ਸੀ॥ ਅਰਦਾਸ ਭਾਈ ਮੁਲਤਾਂ
ਨ ਸੰਘ ਜੀਨੇ ਕੀਤੀ ਇਸ ਵੇਲੇ ਸਰਦੂਲ ਸਿੰਘ ਜੀ ਗਿਆਨੀ ਨੇ ੧।
ਕੇ ਭੁਲਚੁਕ ਬਖਸਾਉਣ ਦੀ ਅਰਦਾਸ ਕਰਵਾਈ ਸੋ ਅਸੀ ਸਭ ਸੋਧਕ
ਭੁਲਚੁਕ ਜੋਗੋਂ ਅਨੇਕ ਗੌਰਣਾਂ ਨਾਲ ਛਰੇ ਹੋਏ ਮਹੀਨੇ ਤਕ ਸਭਗੁਰੂ ਦੇ
ਪਾਵਾਂ ਮੰਦਰਵਿਚ ਬੈਠਦੇ ਰਹੇ ਹਾਂ ਕਈ ਤਰਾਂ ਦੀ ਬੋਲਣ ਬੈਠਣ ਵਿਚ ਬਿਅਦ
ਬੀਆਂ ਹੋ ਜਾਂਦੀਆਂ ਹਨ ਸੋ ਸਭਗੁਰੂ ਬਖਸਣ, ਸੋ ਅਰਦਾਸ ਪਰਵਾਨ ਹੋਈ
ਧਸਾਂ ਪ੍ਰਸਾਦ ਵਰਤਾਯਾਗਿਆ ਅਰੂ ਪਾਲਕੀਆਂ ਵਿਚ ਪਧਰਾਇਕੇ ਰੀਬ